

ਇੱਕ ਗੁਪਤ ਫੇਲਡਰ ਵਿੱਚ ਮਤ-ਪੱਤਰ ਦੀ ਨਿਸ਼ਾਨਦੇਹੀ ਕਰਨਾ

ਜੇ ਤੁਸੀਂ ਅਡਵਾਂਸ ਵੋਟਿੰਗ ਦੌਰਾਨ ਜਾਂ ਚੋਣ ਵਾਲੇ ਦਿਨ ਟੈਕਨੋਲੋਜੀ ਨਾਲ ਜੁੜੇ ਮਤਦਾਨ ਰਾਹੀਂ ਵੋਟ ਪਾ ਰਹੇ ਹੋ, ਤਾਂ ਤੁਹਾਨੂੰ ਇੱਕ ਗੁਪਤ ਫੇਲਡਰ ਵਿੱਚ ਇੱਕ ਮਤ-ਪੱਤਰ ਪ੍ਰਾਪਤ ਹੋਵੇਗਾ।

1. ਮਤ-ਪੱਤਰ ਵਾਲੇ ਗੁਪਤ ਫੇਲਡਰ ਨੂੰ ਵੋਟਿੰਗ ਸਕੀਨ ਦੇ ਪਿੱਛੇ ਲੈ ਜਾਓ।
2. ਗੁਪਤ ਫੇਲਡਰ ਵਿੱਚੋਂ ਮਤ-ਪੱਤਰ ਬਾਹਰ ਕੱਢੋ ਅਤੇ ਜਿਸ ਉਮੀਦਵਾਰ ਨੂੰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ, ਉਸਦੇ ਨਾਮ ਦੇ ਅੱਗੇ ਦਿੱਤੇ ਚਿੱਟੇ ਚੱਕਰ ਵਿੱਚ X ਦਾ ਨਿਸ਼ਾਨ ਲਗਾਓ।
3. ਗੁਪਤ ਫੇਲਡਰ ਦੇ ਅੰਦਰ ਨਿਸ਼ਾਨਬੱਧ ਮਤ-ਪੱਤਰ ਨੂੰ ਵਾਪਸ ਰੱਖੋ ਅਤੇ ਇਸ ਨੂੰ ਮਤ-ਪੱਤਰ ਟੈਬੂਲੇਟਰ ਕੋਲ ਲੈ ਜਾਓ।
4. ਉਨ੍ਹਾਂ ਵੱਲੋਂ ਤੁਹਾਡੇ ਮਤ-ਪੱਤਰ ਨੂੰ ਟੈਬੂਲੇਟਰ ਵਿੱਚ ਫੀਡ ਕਰਨ ਦੌਰਾਨ ਉਡੀਕ ਕਰੋ।

ਜੇ ਤੁਸੀਂ ਆਪਣੇ ਮਤ-ਪੱਤਰ ਦੀ ਨਿਸ਼ਾਨਦੇਹੀ ਕਰਨ ਵਿੱਚ ਗਲਤੀ ਕੀਤੀ ਹੈ, ਤਾਂ ਮਤ-ਪੱਤਰ ਨੂੰ ਗੁਪਤ ਫੇਲਡਰ ਦੇ ਅੰਦਰ ਰੱਖੋ ਅਤੇ ਇਸ ਨੂੰ ਪੇਲ ਅਧਿਕਾਰੀ ਨੂੰ ਵਾਪਸ ਕਰ ਦਿਓ। ਉਹ ਤੁਹਾਨੂੰ ਨਿਸ਼ਾਨਦੇਹੀ ਲਈ ਉਸਦੇ ਬਦਲੇ ਹੋਰ ਮਤ-ਪੱਤਰ ਦੇ ਦੇਵੇਗਾ।

ਤਹਿ ਕੀਤੇ ਮਤ-ਪੱਤਰ ਦੀ ਨਿਸ਼ਾਨਦੇਹੀ ਕਰਨਾ

ਜੇ ਤੁਸੀਂ ਅਡਵਾਂਸ ਵੋਟਿੰਗ ਦੌਰਾਨ ਜਾਂ ਚੋਣ ਵਾਲੇ ਦਿਨ ਟੈਕਨੋਲੋਜੀ-ਰਹਿਤ ਮਤਦਾਨ ਰਾਹੀਂ ਵੋਟ ਪਾ ਰਹੇ ਹੋ, ਤਾਂ ਤੁਹਾਨੂੰ ਇੱਕ ਤਹਿ ਕੀਤਾ ਮਤ-ਪੱਤਰ ਪ੍ਰਾਪਤ ਹੋਵੇਗਾ।

1. ਤਹਿ ਕੀਤੇ ਮਤ-ਪੱਤਰ ਨੂੰ ਵੋਟਿੰਗ ਸਕੀਨ ਦੇ ਪਿੱਛੇ ਲੈ ਜਾਓ।
2. ਉਮੀਦਵਾਰਾਂ ਦੇ ਨਾਮ ਦੇਖਣ ਲਈ ਮਤ-ਪੱਤਰ ਦੀ ਤਹਿ ਖੋਲ੍ਹੋ।
3. ਜਿਸ ਉਮੀਦਵਾਰ ਨੂੰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ, ਉਸਦੇ ਨਾਮ ਦੇ ਅੱਗੇ ਦਿੱਤੇ ਚਿੱਟੇ ਚੱਕਰ ਵਿੱਚ X ਦਾ ਨਿਸ਼ਾਨ ਲਗਾਓ।
4. ਨਿਸ਼ਾਨਦੇਹ ਕੀਤੇ ਮਤ-ਪੱਤਰ ਨੂੰ ਮੁੜ ਤਹਿ ਕਰੋ ਅਤੇ ਉਸ ਦੇ ਪਿਛਲੇ ਪਾਸੇ ਉਨ੍ਹਾਂ ਦੇ ਛੋਟੇ ਹਸਤਾਖਰ ਦੀ ਜਾਂਚ ਕਰਨ ਲਈ ਇਸ ਨੂੰ ਪੇਲ ਅਧਿਕਾਰੀ ਦੇ ਹਵਾਲੇ ਕਰੋ।
5. ਇਕ ਵਾਰ ਮਤ-ਪੱਤਰ ਦੀ ਜਾਂਚ ਹੋ ਜਾਣ ਤੋਂ ਬਾਅਦ, ਇਹ ਤੁਹਾਨੂੰ ਚੋਣ ਪੇਟੀ ਵਿੱਚ ਵਿੱਚ ਪਾਉਣ ਲਈ ਵਾਪਸ ਦੇ ਦਿੱਤੀ ਜਾਵੇਗੀ।

ਜੇ ਤੁਸੀਂ ਆਪਣੇ ਮਤ-ਪੱਤਰ ਦੀ ਨਿਸ਼ਾਨਦੇਹੀ ਕਰਨ ਵਿੱਚ ਗਲਤੀ ਕੀਤੀ ਹੈ, ਤਾਂ ਮੁੜ ਤਹਿ ਕਰਕੇ ਇਸ ਨੂੰ ਪੇਲ ਅਧਿਕਾਰੀ ਨੂੰ ਵਾਪਸ ਕਰ ਦਿਓ। ਉਹ ਤੁਹਾਨੂੰ ਨਿਸ਼ਾਨਦੇਹੀ ਲਈ ਉਸਦੇ ਬਦਲੇ ਹੋਰ ਮਤ-ਪੱਤਰ ਦੇ ਦੇਵੇਗਾ।

ਲਿਖਕੇ ਮਤ-ਪੱਤਰ ਦੀ ਨਿਸ਼ਾਨਦੇਹੀ ਕਰਨਾ

ਜੇ ਤੁਸੀਂ ਰਿਟਰਨਿੰਗ ਐਂਡਿਸ 'ਤੇ ਵੋਟ ਕਰ ਰਹੇ, ਤਾਂ ਤੁਹਾਨੂੰ ਇੱਕ ਲਿਖਣ ਵਾਲਾ (write-in) ਮਤ-ਪੱਤਰ ਪ੍ਰਾਪਤ ਹੋਵੇਗਾ।

1. ਤਹਿ ਕੀਤੇ ਮਤ-ਪੱਤਰ ਨੂੰ ਵੋਟਿੰਗ ਸਕੀਨ ਦੇ ਪਿੱਛੇ ਲੈ ਜਾਓ।
2. ਮੁਹੱਈਆ ਕੀਤੀ ਖਾਲੀ ਜਗ੍ਹਾ ਵਿੱਚ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਲਈ ਉਸ ਦੇ ਨਾਮ ਦਾ ਅਗਲਾ ਅਤੇ ਪਿਛਲਾ ਭਾਗ ਲਿਖੋ।
3. ਨਿਸ਼ਾਨਦੇਹ ਕੀਤੇ ਮਤ-ਪੱਤਰ ਨੂੰ ਮੁੜ ਤਹਿ ਕਰੋ ਅਤੇ ਮਤ-ਪੱਤਰ ਦੇ ਪਿਛਲੇ ਪਾਸੇ ਉਨ੍ਹਾਂ ਦੇ ਛੋਟੇ ਹਸਤਾਖਰ ਦੀ ਜਾਂਚ ਕਰਨ ਲਈ ਇਸ ਨੂੰ ਪੇਲ ਅਧਿਕਾਰੀ ਦੇ ਹਵਾਲੇ ਕਰੋ।

4. ਇਕ ਵਾਰ ਮਤ-ਪੱਤਰ ਦੀ ਜਾਂਚ ਹੋ ਜਾਣ ਤੋਂ ਬਾਅਦ, ਇਹ ਤੁਹਾਨੂੰ ਚੋਣ ਪੇਟੀ ਵਿੱਚ ਪਾਉਣ ਲਈ ਵਾਪਸ ਦੇ ਦਿੱਤਾ ਜਾਵੇਗਾ।

ਜੇ ਤੁਸੀਂ ਆਪਣੇ ਮਤ-ਪੱਤਰ ਦੀ ਨਿਸ਼ਾਨਦੇਹੀ ਕਰਨ ਵਿੱਚ ਗਲਤੀ ਕੀਤੀ ਹੈ, ਤਾਂ ਮੁੜ ਤਹਿ ਕਰਕੇ ਇਸ ਨੂੰ ਪੇਲ ਅਧਿਕਾਰੀ ਨੂੰ ਵਾਪਸ ਕਰ ਦਿਓ।
ਉਹ ਤੁਹਾਨੂੰ ਨਿਸ਼ਾਨਦੇਹੀ ਲਈ ਉਸਦੇ ਬਦਲੇ ਹੋਰ ਮਤ-ਪੱਤਰ ਦੇ ਦੇਵੇਗਾ।